

# ਡਾਫਟ ਬਜਟ 2018/2019 – ਮੁੱਖ ਵਿਸ਼ੇ

## ਸੰਚਾਲਨ ਪ੍ਰਦਰਸ਼ਨ

- **\$15.8 ਮਿਲੀਅਨ** ਦੀ ਅਨੁਮਾਨਿਤ ਸੰਚਾਲਨ ਬੱਚਤ
- **\$140.4 ਮਿਲੀਅਨ** ਦੀ ਕੁਲ ਆਮਦਨ
- 55% ਕੁਲ ਆਮਦਨ ਦਾ 55% ਰੇਟਸ ਅਤੇ ਸ਼ੁਲਕਾਂ ਤੋਂ, 26% ਗ੍ਰਾਂਟਾਂ ਅਤੇ ਯੋਗਦਾਨਾਂ ਤੋਂ, ਅਤੇ 16% ਉਪਭੋਗਤਾ ਫੀਸ ਅਤੇ ਸ਼ੁਲਕਾਂ ਤੋਂ ਆਉਂਦਾ ਹੈ।
- **\$124.4 ਮਿਲੀਅਨ** ਦਾ ਕੁਲ ਸੰਚਾਲਨ ਖਰਚ
- ਕੁਲ ਸੰਚਾਲਨ ਖਰਚ ਦਾ 40% ਕਰਮਚਾਰੀਆਂ ਖਰਚ ਲਈ, 40% ਸਮੱਗਰੀ ਅਤੇ ਸੇਵਾਵਾਂ ਲਈ ਹੈ

## ਪੂੰਜੀਗਤ ਕੰਮ ਸੰਬੰਧੀ ਪ੍ਰੋਗ੍ਰਾਮ

- **\$49.69 ਮਿਲੀਅਨ** ਦੇ ਕੁਲ ਪੂੰਜੀਗਤ ਕੰਮ
  - ਨਵੀਨੀਕਰਨ ਦੇ ਕੰਮ \$25.35 ਮਿਲੀਅਨ
  - ਨਵੇਂ \$14.52 ਮਿਲੀਅਨ
  - ਅਪਗ੍ਰੇਡ \$7.34 ਮਿਲੀਅਨ
  - ਵਿਸਤਾਰ \$2.47 ਮਿਲੀਅਨ
- ਪੂੰਜੀਗਤ ਕੰਮ ਸੰਬੰਧੀ ਪ੍ਰੋਗ੍ਰਾਮ ਦੀਆਂ ਮੁੱਖ ਵਿਸ਼ੇਸ਼ਤਾਵਾਂ
  - \$18.6 ਮਿਲੀਅਨ ਸੜਕਾਂ ਤੇ ਖਰਚ ਕੀਤੇ ਜਾਣ ਲਈ ਪ੍ਰਸਤਾਵਿਤ
  - \$10 ਮਿਲੀਅਨ ਨਿਰਧਾਰਿਤ – New Shepparton ਆਰਟ ਮਿਊਜ਼ੀਅਮ ਦੀ ਇਮਾਰਤ ਲਈ
  - \$5.5 ਮਿਲੀਅਨ Cosgrove ਲੈਂਡਫਿਲ ਦੇ ਨਵੀਨੀਕਰਨ ਲਈ
- ਪੂੰਜੀਗਤ ਕੰਮਾਂ ਨੂੰ ਇਨ੍ਹਾਂ ਤੋਂ ਧਨ-ਰਾਸ਼ੀ ਮਿਲਦੀ ਹੈ – ਗ੍ਰਾਂਟ \$11.2 ਮਿਲੀਅਨ, ਯੋਗਦਾਨ \$911,000 ਅਤੇ ਕੌਂਸਲ ਦੀ ਨਕਦ ਰਾਸ਼ੀ \$37.6 ਮਿਲੀਅਨ (75%)।
- 2018/2019 ਲਈ ਕੋਈ ਉਧਾਰ ਨਾ ਲੈਣ ਦਾ ਪ੍ਰਸਤਾਵ

## ਰੇਟਸ ਅਤੇ ਕੂੜਾ ਸ਼ੁਲਕ

- ਆਮ ਰੇਟਸ ਅਤੇ ਮਿਊਨਿਸਪਲ ਸ਼ੁਲਕ ਤੋਂ ਹੁਣ ਵਾਲੀ ਕੁਲ ਆਮਦਨ ਵਿੱਚ **2.25%** ਵਾਧਾ ਹੋਵੇਗਾ (ਰੇਟ ਕੈਪ)
- ਫੁੱਟਪਾਥ ਤੋਂ ਕੂੜੇ ਦੇ ਬਿਨ ਤੋਂ ਕੂੜਾ ਕਲੈਕਟ ਕਰਨ ਦੇ ਸੇਵਾ ਸ਼ੁਲਕ ਵਿੱਚ ਔਸਤਨ **2%** ਵਾਧਾ ਹੋਵੇਗਾ
- 2018/2019 ਮੁੜ-ਮੁਲਾਂਕਣ ਕਰਨ ਦਾ ਸਾਲ ਹੈ – ਡਾਫਟ ਬਜਟ ਸ਼ੁਰੂਆਤੀ (ਨਵੇਂ) ਮੁਲਾਂਕਣਾਂ ਉੱਤੇ ਆਧਾਰਿਤ ਹੈ। ਪ੍ਰਾਪਰਟੀ ਮੁਲਾਂਕਣਾਂ ਵਿੱਚ ਹੋਣ ਵਾਲੀਆਂ ਕੋਈ ਤਬਦੀਲੀਆਂ ਨਿਜੀ ਤੌਰ 'ਤੇ ਰੇਟ ਦੇਣ ਵਾਲੇ ਲੋਕਾਂ ਦੇ ਰੇਟ ਦੇ ਪੱਧਰਾਂ ਨੂੰ ਪ੍ਰਭਾਵਿਤ ਕਰਨਗੀਆਂ।
- ਜੁਲਾਈ ਦੇ ਅੰਤ/ਅਗਸਤ ਦੀ ਸ਼ੁਰੂਆਤ ਵਿੱਚ ਭੇਜੇ ਜਾਣ ਵਾਲੇ ਸਾਲਾਨਾ ਰੇਟ ਨੋਟਿਸ ਪ੍ਰਾਪਰਟੀ ਦੇ ਸੋਧ ਕੀਤੇ ਮੁਲਾਂਕਣਾਂ ਬਾਰੇ ਦੱਸਣਗੇ (ਪੂੰਜੀਗਤ ਨਿਯਮਿਤ ਮੁੱਲ)।
- ਫਰਵਰੀ 2018 ਦੌਰਾਨ Greater Shepparton ਸਿਟੀ ਕੌਂਸਲ ਨੇ 2018/2019 ਦੇ ਵਿੱਤੀ ਸਾਲ ਲਈ ਕਈ ਰੇਟਿੰਗ ਭਿੰਨਤਾਸੂਚਕਾਂ ਵਿੱਚ ਤਬਦੀਲੀ ਕਰਨ ਦਾ ਪ੍ਰਸਤਾਵ ਪੇਸ਼ ਕੀਤਾ। ਬਰਾਦਰੀ ਲਈ ਕਈ ਸੂਚਨਾ ਅਤੇ ਫੀਡਬੈਕ ਸੈਸ਼ਨਾਂ ਦਾ

ਆਯੋਜਨ ਕੀਤਾ ਗਿਆ, ਨਾਲ ਹੀ ਡਾਕ ਰਾਹੀਂ ਸਰਵੇ ਭੇਜਿਆ ਗਿਆ ਅਤੇ ਆਨਲਾਈਨ ਸਰਵੇ ਵੀ ਉਪਲਬਧ ਕਰਾਇਆ ਗਿਆ ਤਾਂਜੋ ਰੇਟ ਦੇਣ ਵਾਲੇ ਲੋਕਾਂ ਨੂੰ ਸੂਚਨਾ ਦਿੱਤੀ ਜਾ ਸਕੇ ਅਤੇ ਉਨ੍ਹਾਂ ਦੀ ਫੀਡਬੈਕ ਲਈ ਜਾ ਸਕੇ।

- ਹੇਠਾਂ ਦਿੱਤੀ ਸਾਰਣੀ ਬਰਾਦਰੀ ਨਾਲ ਚਰਚਾ ਕੀਤੇ ਦੋ ਵਿਕਲਪਾਂ ਦਾ ਸਾਰ ਦਿੰਦਾ ਹਾਂ।

ਵਿਕਲਪ 1 – ਵਰਤਮਾਨ ਰੇਟਿੰਗ ਕਾਰਜਨੀਤੀ	
ਭਿੰਨਤਾਸੂਚਕ	ਰਿਹਾਇਸ਼ੀ ਰੇਟ ਦਾ %
ਰਿਹਾਇਸ਼ੀ	100%
ਰਿਹਾਇਸ਼ੀ ਅਨਿਯਮਿਤ	ਰਿਹਾਇਸ਼ੀ ਰੇਟ ਦਾ 100%
ਦੇਹਾਤੀ ਰਿਹਾਇਸ਼ੀ	ਰਿਹਾਇਸ਼ੀ ਰੇਟ ਦਾ 100%
ਵਪਾਰਕ ਅਨਿਯਮਿਤ	ਰਿਹਾਇਸ਼ੀ ਰੇਟ ਦਾ 200%
ਵਪਾਰਕ 1	ਰਿਹਾਇਸ਼ੀ ਰੇਟ ਦਾ 217%
ਵਪਾਰਕ 2	ਰਿਹਾਇਸ਼ੀ ਰੇਟ ਦਾ 200%
ਉਦਯੋਗਿਕ ਅਨਿਯਮਿਤ	ਰਿਹਾਇਸ਼ੀ ਰੇਟ ਦਾ 200%
ਉਦਯੋਗਿਕ 1	ਰਿਹਾਇਸ਼ੀ ਰੇਟ ਦਾ 204%
ਉਦਯੋਗਿਕ 2	ਰਿਹਾਇਸ਼ੀ ਰੇਟ ਦਾ 200%
ਫਾਰਮ	ਰਿਹਾਇਸ਼ੀ ਰੇਟ ਦਾ 90%
ਮਿਉਨਿਸਪਲ ਸ਼ੁਲਕ	\$262

ਵਿਕਲਪ 2 – ਪ੍ਰਸਤਾਵਿਤ ਰੇਟਿੰਗ ਕਾਰਜਨੀਤੀ	
ਭਿੰਨਤਾਸੂਚਕ	ਆਮ ਰੇਟ ਦਾ %
ਆਮ	100%
ਵਪਾਰਕ/ਉਦਯੋਗਿਕ	ਆਮ ਰੇਟ ਦਾ 205%
ਫਾਰਮ	ਆਮ ਰੇਟ ਦਾ 90%
ਮਿਉਨਿਸਪਲ ਸ਼ੁਲਕ	\$195

- ਜਿਆਦਾਤਰ ਪ੍ਰਾਪਤ ਫੀਡਬੈਕ ਨੇ ਪ੍ਰਸਤਾਵਿਤ ਵਿਕਲਪ (ਵਿਕਲਪ 2) ਲਈ ਰੇਟ ਦੇਣ ਵਾਲੇ ਲੋਕਾਂ ਦੇ ਸਮੱਰਥਨ ਨੂੰ ਇਹ ਦਰਸਾਇਆ ਹੈ, ਇਸ ਵਿਕਲਪ ਦਾ ਉਦੇਸ਼ Greater Shepparton ਸਿਟੀ ਕੌਂਸਲ ਦੀ ਰੇਟਿੰਗ ਕਾਰਜਨੀਤੀ ਨੂੰ ਸਮਝਣਾ ਆਸਾਨ ਬਣਾਉਣਾ, ਇਸਦਾ ਪ੍ਰਬੰਧ ਕਰਨਾ ਆਸਾਨ ਬਣਾਉਣਾ ਅਤੇ ਨਾਲ ਹੀ ਰੇਟ ਦੇਣ ਵਾਲੇ ਸਾਰੇ ਲੋਕਾਂ ਲਈ ਨਿਰਪੱਖਤਾ ਨੂੰ ਬਣਾਏ ਰੱਖਣਾ ਹੈ।
- ਡ੍ਰਾਫਟ ਬਜਟ 2018/2019 ਨੂੰ ਇਸ ਆਧਾਰ ਤੇ ਤਿਆਰ ਕੀਤਾ ਗਿਆ ਹੈ ਕਿ ਪ੍ਰਸਤਾਵਿਤ ਵਿਕਲਪ ਨੂੰ 1 ਜੁਲਾਈ 2018 ਨੂੰ ਲਾਗੂ ਕੀਤੇ ਜਾਣ ਦੇ ਸੁਝਾਅ ਦਿੱਤਾ ਜਾਵੇਗਾ, ਪਰ ਬਜਟ ਦਸਤਾਵੇਜ਼ ਰੀਡਰਾਂ ਨੂੰ ਦੋਵੇਂ ਵਿਕਲਪਾਂ ਦੀ ਤੁਲਨਾ ਕਰਨ ਦੀ ਯੋਗਤਾ ਦੇਣ ਵਾਲੇ ਵਰਤਮਾਨ ਵਿਕਲਪ ਨੂੰ ਸ਼ਾਮਲ ਕਰਦਾ ਹੈ।
- ਰੇਟਿੰਗ ਕਾਰਜਨੀਤੀ ਨਾਲ ਸੰਬੰਧਿਤ ਪ੍ਰਸਤਾਵਿਤ ਤਬਦੀਲੀਆਂ ਕੌਂਸਲ ਦੁਆਰਾ ਕਲੇਕਟ ਕੀਤੇ ਰੇਟਸ ਦੀ ਕੁਲ ਰਾਸ਼ੀ ਤੇ ਅਸਰ ਨਹੀਂ ਪਾਉਂਦੇ ਹਨ, ਬਲਕਿ ਇਹ ਆਮਦਨ ਵਿੱਚ ਹਰ ਪ੍ਰਾਪਰਟੀ ਦੁਆਰਾ ਯੋਗਦਾਨ ਦਿੱਤੇ ਹਿੱਸੇ ਦਾ ਨਿਰਧਾਰਨ ਕਰਦੀਆਂ ਹਨ।

### ਵਧੇਰੀ ਜਾਣਕਾਰੀ ਅਤੇ ਫੀਡਬੈਕ ਦੇਣੀ

- ਬਰਾਦਰੀ ਦੇ ਜਿਨ੍ਹਾਂ ਸਦੱਸਾਂ ਨੂੰ ਡ੍ਰਾਫਟ ਬਜਟ 2018/2019 ਬਾਰੇ ਵਧੇਰੀ ਜਾਣਕਾਰੀ ਦੀ ਲੋੜ ਹੈ, ਉਹ:
  - ਸੋਮਵਾਰ 7 ਮਈ ਦੁਪਰਿਹ 3.00 ਵਜੇ ਜਾਂ ਬੁੱਧਵਾਰ 16 ਮਈ ਦੁਪਰਿਹ 3.00 ਵਜੇ ਬਜਟ ਸੂਚਨਾ ਸੈਸ਼ਨ ਵਿੱਚ ਭਾਗ ਲੈ ਸਕਦੇ ਹਨ, ਜਿਨ੍ਹਾਂ ਦਾ ਆਯੋਜਨ Greater Shepparton City Council's Boardroom, 90 Welsford Street ਵਿੱਖੇ ਕੀਤਾ ਜਾਵੇਗਾ;
  - ਆਨਲਾਈਨ ([www.greatershepparton.com.au](http://www.greatershepparton.com.au)) ਸਵਾਲ ਪੁੱਛੋ; ਜਾਂ
  - ਮੈਨੇਜਰ ਫਾਈਨੈਂਸ ਅਤੇ ਰੇਟਸ (03 5832 9700) ਨਾਲ ਅਪਾਇੰਟਮੈਂਟ ਬੁੱਕ ਕਰੋ।
- ਬਰਾਦਰੀ ਦੇ ਸਦੱਸਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਬਜਟ ਬਾਰੇ ਆਪਣੇ ਵਿਚਾਰ ਦੱਸਣ। ਤੁਸੀਂ ਕਈ ਤਰੀਕਿਆਂ ਨਾਲ ਅਜਿਹਾ ਕਰ ਸਕਦੇ ਹੋ:
  - ਆਨਲਾਈਨ ਸਬਮਿਸ਼ਨ ਫਾਰਮ ਦੀ ਵਰਤੋਂ ਕਰਕੇ ([www.greatershepparton.com.au](http://www.greatershepparton.com.au));
  - [council@shepparton.vic.gov.au](mailto:council@shepparton.vic.gov.au) ਤੇ ਈਮੇਲ ਭੇਜਕੇ;

- Locked Bag 1000, Shepparton, 3632 ਤੇ ਸਾਨੂੰ ਡਾਕ ਰਾਹੀਂ ਚਿੱਠੀ ਭੇਜਕੇ
  - ਸਪੇਸ਼ਨ ਕੌਸਲ ਮੀਟਿੰਗ ਤੇ ਆਪਣੀ ਸਬਮਿਸ਼ਨ ਸੁਣੇ ਜਾਣ (ਤੁਹਾਡੀ ਹਾਜ਼ਰੀ ਵਿੱਚ) ਦੀ ਬਿਨਤੀ ਕਰਕੇ।
- 
- ਫੀਡਬੈਕ ਸ਼ੁਕਰਵਾਰ 25 ਮਈ 2018 ਸ਼ਾਮ 5 ਵਜੇ ਤਕ ਪ੍ਰਾਪਤ ਕੀਤੀ ਜਾਵੇਗੀ